

ਪਾਰਵੇਵਾਇਰਸ ਕਰਕੇ ਗੰਭੀਰ ਡੀਹਾਈਡਰੇਸ਼ਨ ਹੁੰਦੀ ਹੈ ਅਤੇ ਇਹ ਬੀਮਾਰੀ ਖੂਨ ਦੀਆਂ ਚਿੱਟੀਆਂ ਕੋਸ਼ਿਕਾਵਾਂ (ਵਾਇਟ ਬਲਡ ਸੈੱਲ) ਨੂੰ ਨਸ਼ਟ ਕਰਦੀ ਹੈ। ਇਸਨਾਲ ਇਮਯੂਨ ਸਿਸਟਮ ਕਮਜ਼ੋਰ ਹੁੰਦਾ ਹੈ ਅਤੇ ਕੁੱਤਿਆਂ ਨੂੰ ਆਸਾਨੀ ਨਾਲ ਹੋਰ ਲਾਗਾਂ ਲਗ ਸਕਦੀਆਂ ਹਨ।

ਪਾਰਵੇਵਾਇਰਸ ਕਤੂਰਿਆਂ ਵਿੱਚ ਆਮ ਹੈ ਪਰ ਇਹ ਕਿਸੇ ਵੀ ਉਮਰ ਦੇ ਕੁੱਤਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਇਸ ਵਾਇਰਸ ਦੇ ਕਤੂਰਿਆਂ ਵਿੱਚ ਘਾਤਕ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ ਅਤੇ ਇਹ ਇੱਕ ਨਾਲ ਪੈਦਾ ਹੋਏ ਸਾਰੇ ਕਤੂਰਿਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।

ਪਾਰਵੇਵਾਇਰਸ ਦੀ ਰੋਕਥਾਮ ਕਰਨਾ

ਕਤੂਰਿਆਂ ਨੂੰ ਹੇਠਾਂ ਦਿੱਤੀ ਉਮਰ 'ਤੇ ਟੀਕਾ ਲਗਾਇਆ ਜਾਣਾ ਚਾਹੀਦਾ ਹੈ:


- 8 ਹਫ਼ਤਿਆਂ ਦੀ ਉਮਰ
- 12 ਹਫ਼ਤਿਆਂ ਦੀ ਉਮਰ
- 16 ਹਫ਼ਤਿਆਂ ਦੀ ਉਮਰ
- ਇਸਤੋਂ ਬਾਅਦ ਸਾਲਾਨਾ ਤੌਰ 'ਤੇ।

ਜੇ ਤੁਹਾਡੇ ਕੁੱਤੇ ਜਾਂ ਕਤੂਰੇ ਨੂੰ ਸਾਰੇ ਟੀਕੇ ਨਹੀਂ ਲਗੇ ਹਨ ਤਾਂ ਤੁਹਾਨੂੰ ਆਪਣੇ ਕੁੱਤੇ ਦਾ ਦੂਜੇ ਜਾਨਵਰਾਂ ਨਾਲ ਸੰਪਰਕ ਸੀਮਿਤ ਰੱਖਣਾ ਚਾਹੀਦਾ ਹੈ ਅਤੇ ਅਜਿਹੀਆਂ ਥਾਵਾਂ ਤੇ ਜਾਣ ਤੋਂ ਬੱਚਣਾ ਚਾਹੀਦਾ ਹੈ ਜਿੱਥੇ ਤੁਹਾਰਾ ਕੁੱਤਾ ਪਾਰਵੇਵਾਇਰਸ ਦੇ ਸੰਪਰਕ ਵਿੱਚ ਆ ਸਕੇ (ਜਿਵੇਂ ਕਿ ਕੁੱਤਿਆਂ ਦੇ ਪਾਰਕ, ਪਾਲਤੂ ਜਾਨਵਰਾਂ ਦਾ ਸਟੇਰ, ਟ੍ਰੇਨਿੰਗ ਜਮਾਤਾਂ ਆਦਿ)। ਜੇ ਤੁਸੀਂ ਇਸ ਸਮੇਂ ਤੋਂ ਪਹਿਲਾਂ ਆਪਣੇ ਪਾਲਤੂ ਪਸ਼ੂ ਦਾ ਸਮਾਜਕ ਮੇਲਜੋਲ ਕਰ ਰਹੇ ਹੋ, ਤਾਂ ਇਹ ਯਕੀਨੀ ਬਣਾਉਣਾ ਮਹਤਵਪੂਰਨ ਹੈ ਕਿ ਦੂਜੇ ਜਾਨਵਰਾਂ ਨੂੰ ਸਾਰੇ ਟੀਕੇ ਲਗੇ ਹੋਏ ਹਨ।

ਬਾਲਗ ਕੁੱਤੇ – ਸਾਲ ਵਿੱਚ ਇੱਕ ਵਾਰ ਟੀਕਾ ਲਗਵਾਓ ਤਾਂ ਜੋ ਉਨ੍ਹਾਂ ਨੂੰ ਵਾਇਰਸ ਤੋਂ ਗ੍ਰਸਤ ਹੋਣ ਤੋਂ ਬਚਾਇਆ ਜਾ ਸਕੇ। ਤੁਹਾਨੂੰ ਆਪਣੇ ਜਾਨਵਰਾਂ ਦੇ ਡਾਕਟਰ ਨਾਲ ਆਪਣੇ ਕੁੱਤੇ ਦੇ ਹਾਲਾਤਾਂ ਦੀ ਚਰਚਾ ਕਰਨੀ ਚਾਹੀਦੀ ਹੈ।

RSPCA
Victoria

 rspcavic.org

 03 9224 2222

 3 Burwood Highway
Burwood East VIC 3151



ਜਾਨਵਰਾਂ ਉੱਤੇ ਜ਼ੁਲਮ ਦੀ ਰੋਕਥਾਮ ਕਰਨ ਲਈ ਰਾਇਲ ਸੁਸਾਇਟੀ
(ਵਿਕਟੋਰੀਆ) ABN 56 749 449 191 | ACN 131 965 761

RSPCA
Victoria

ਪਾਰਵੇਵਾਇਰਸ

ਕੁੱਤਿਆਂ ਅਤੇ ਕਤੂਰਿਆਂ ਵਿੱਚ ਇੱਕ
ਗੰਭੀਰ ਬੀਮਾਰੀ



ਪਾਰਵੋਵਾਇਰਸ ਇੱਕ ਗੰਭੀਰ ਬੀਮਾਰੀ ਹੈ ਜੋ ਹਰ ਉਮਰ ਦੇ ਉਸ ਕੁੱਤੇ ਨੂੰ ਪ੍ਰਭਾਵਿਤ ਕਰਦੀ ਹੈ ਜਿਸਨੂੰ ਟੀਕਾ ਨਾ ਲਗਿਆ ਹੋਵੇ। ਇਹ ਆਸਾਨੀ ਨਾਲ ਕੁੱਤਿਆਂ ਵਿੱਚ ਫੈਲਦੀ ਹੈ ਅਤੇ ਇਸਨਾਲ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।

ਕੁੱਤੇ ਦੀ ਟੱਟੀ ਵਾਇਰਸ ਦਾ ਸਭ ਤੋਂ ਆਮ ਸਰੋਤ ਹੁੰਦੀ ਹੈ, ਇਸਲਈ ਕੁੱਤੇ ਮਿੱਟੀ ਜਾਂ ਦੂਜੇ ਕੁੱਤਿਆਂ ਤੋਂ ਵਾਇਰਸ ਲੈ ਸਕਦੇ ਹਨ। ਇਹ ਦੂਜੇ ਕੁੱਤਿਆਂ ਨਾਲ ਸੰਪਰਕ ਰਾਹੀਂ, ਦੂਸ਼ਿਤ ਜੁੱਤਿਆਂ, ਕਪੜਿਆਂ, ਚਾਦਰਾਂ, ਭੋਜਨ ਅਤੇ ਪਾਣੀ ਦੇ ਕਟੋਰਿਆਂ ਅਤੇ ਖਿਡੋਣੀਆਂ ਰਾਹੀਂ ਵੀ ਫੈਲ ਸਕਦਾ ਹੈ।

ਪਾਰਵੋਵਾਇਰਸ ਪਹਿਲੀ ਵਾਰ ਸਾਮ੍ਹਣੇ ਆਉਣ ਦੇ ਬਾਅਦ ਘਰਾਂ, ਮਿੱਟੀ ਅਤੇ ਬੈਕਯਾਰਡ ਵਿੱਚ ਜਿਓਦਾ ਰਹਿ ਸਕਦਾ ਹੈ। ਇਸਲਈ, ਇਹ ਲਾਜ਼ਮੀ ਹੈ ਕਿ ਤੁਹਾਡੇ ਕੁੱਤੇ ਦੇ ਟੀਕਾਕਰਣ ਪੂਰੇ ਬਣਾਏ ਰੱਖੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਹਮੇਸ਼ਾ ਵਾਇਰਸ ਤੋਂ ਸੁਰੱਖਿਆ ਕੀਤੀ ਜਾ ਸਕੇ।

ਪਾਰਵੋਵਾਇਰਸ ਕੁੱਤਿਆਂ ਦੇ ਗੈਸਟਰੋਇੰਟੇਸਟਾਈਨਲ ਮਾਰਗਾਂ ਉੱਤੇ ਹਮਲਾ ਕਰਦਾ ਹੈ ਅਤੇ ਅੰਤੜੀ ਦੇ ਮਾਰਗ ਦੀ ਲਾਈਨਿੰਗ ਅਤੇ ਬੇਨ ਮੈਰੋ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਲੱਛਣ

(ਧਿਆਨ ਦਵੇ: ਹੋ ਸਕਦਾ ਹੈ ਕਿ ਕੁੱਝ ਕੁੱਤਿਆਂ ਵਿੱਚ ਹੇਠਾਂ ਦਿੱਤੇ ਲੱਛਣ ਸਾਮ੍ਹਣੇ ਨਾ ਆਉਣ):

- ਉੱਲਟੀ ਕਰਨਾ
- ਦਸਤ ਵਿੱਚ ਖੂਨ ਆਉਣਾ
- ਖਾਣ ਦੀ ਇੱਛਾ ਨਾ ਹੋਣਾ
- ਬਹੁਤ ਜਿਆਦਾ ਥਕੇ ਜਾਂ ਕਮਜ਼ੋਰ ਹੋਣਾ
- ਬੁਖਾਰ

ਇਲਾਜ


1. ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਕੁੱਤੇ ਨੂੰ ਪਾਰਵੋਵਾਇਰਸ ਹੈ, ਤਾਂ ਤੁਹਾਨੂੰ ਤੁਰੰਤ ਉਸਨੂੰ ਜਾਨਵਰਾਂ ਦੇ ਡਾਕਟਰ ਨੂੰ ਵਿਖਾਉਣਾ ਚਾਹੀਦਾ ਹੈ। ਜੇ ਵਾਇਰਸ ਦਾ ਪਤਾ ਸ਼ੁਰੂਆਤ ਵਿੱਚ ਹੀ ਲਗਾ ਲਿਆ ਜਾਂਦਾ ਹੈ ਤਾਂ ਕਦੇ-ਕਦੇ ਬਹੁਤ ਸਾਰੇ ਤਰਲ-ਪਦਾਰਥਾਂ, ਐਂਟੀਬਾਇਓਟਿਕਸ ਅਤੇ ਨਰਸਿੰਗ ਸੰਭਾਲ ਦੇ ਨਾਲ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ, ਕਈ ਕੁੱਤੇ, ਖਾਸ ਕਰਕੇ ਕੁੱਤੇ ਬਹੁਤ ਕਮਜ਼ੋਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜਾਨ ਬਚਾਈ ਨਹੀਂ ਜਾ ਸਕਦੀ ਹੈ। ਇਹ ਯਾਦ ਰੱਖਣਾ ਮਹਤਵਪੂਰਨ ਹੈ ਕਿ ਇਹ ਵਾਇਰਸ ਬਹੁਤ ਛੇਤੀ ਮੌਤ ਦਾ ਕਾਰਨ ਬਣ ਸਕਦਾ ਹੈ ਇਸਲਈ ਇਹ ਲਾਜ਼ਮੀ ਹੈ ਕਿ ਤੁਸੀਂ ਤੁਰੰਤ ਜਾਨਵਰਾਂ ਦੇ ਡਾਕਟਰ ਨੂੰ ਵਿਖਾਓ।

2. ਕਿਉਂਕਿ ਪਾਰਵੋਵਾਇਰਸ ਟੱਟੀ ਅਤੇ ਮਿੱਟੀ ਰਾਹੀਂ ਫੈਲ ਸਕਦਾ ਹੈ, ਇਸਲਈ ਇਹ ਲਾਜ਼ਮੀ ਹੈ ਕਿ ਜਦੋਂ ਵੀ ਤੁਹਾਡਾ ਕੁੱਤਾ ਟੱਟੀ ਕਰੇ ਤਾਂ ਤੁਸੀਂ ਹਮੇਸ਼ਾ ਉਸਨੂੰ ਚੁੱਕ ਕੇ ਕੁਝੇਦਾਨ ਵਿੱਚ ਸੁੱਟੋ। ਜੇ ਭਾਈਚਾਰੇ ਵਿੱਚ ਹਰ ਕੋਈ ਆਪਣੇ ਕੁੱਤੇ ਦੀ ਟੱਟੀ ਚੁੱਕ ਕੇ ਕੁਝੇਦਾਨ ਵਿੱਚ ਸੁੱਟਦਾ ਹੈ ਤਾਂ ਵਾਇਰਸ ਦੇ ਫੈਲਣ ਦੀ ਘੱਟ ਸੰਭਾਵਨਾ ਹੁੰਦੀ ਹੈ।

3. ਵਾਤਾਵਰਣ ਵਿੱਚੋਂ ਵਾਇਰਸ ਨੂੰ ਮਿਟਾਉਣ ਅਤੇ ਦੂਜਿਆਂ ਕੁੱਤਿਆਂ ਵਿੱਚ ਫੈਲਾਓ ਨੂੰ ਰੋਕਣ ਲਈ ਭੋਜਨ ਦੇ ਕਟੋਰਿਆਂ, ਖਿਡੋਣੀਆਂ, ਚਾਦਰਾਂ ਅਤੇ ਪਿੰਜਰਿਆਂ ਨੂੰ ਕੀਟਾਣੂਮੁਕਤ (ਡਿਸਇਨਫੇਕਟ) ਕਰਨਾ ਅਤੇ ਰਗੜ੍ਹਣਾ ਮਹਤਵਪੂਰਨ ਹੈ। ਜੇ ਤੁਹਾਡੇ ਘਰ ਵਿੱਚ ਇੱਕ ਤੋਂ ਵੱਧ ਪਾਲਤੂ ਪਸ਼ੂ ਹਨ, ਤਾਂ ਅਸੀਂ ਸੁਝਾਅ ਦਿੰਦੇ ਹਾਂ ਕਿ ਬੀਮਾਰ ਪਸ਼ੂ ਨੂੰ ਸਭ ਤੋਂ ਅਖੀਰ ਵਿੱਚ ਭੋਜਨ ਆਦਿ ਦਿਓ ਅਤੇ ਇੱਕ ਪਸ਼ੂ ਤੋਂ ਦੂਜੇ ਪਸ਼ੂ ਵਿੱਚ ਲਾਗ ਫੈਲਣ ਤੋਂ ਸਾਵਧਾਨ ਰਹੋ।

ਦੂਸ਼ਿਤ ਸਤਹਾਂ ਨੂੰ ਪਸ਼ੂਆਂ ਵਾਲੇ ਡਿਸਇਨਫੇਕਟੇਨਟ (ਜਿਵੇਂ ਕਿ F10) ਜਾਂ ਪਾਣੀ ਨਾਲ ਪਤਲੇ ਕੀਤੇ ਘਰੇਲੂ ਬਲੀਚ (ਬਲੀਚ ਦੇ 1 ਹਿੱਸੇ ਵਿੱਚ ਪਾਣੀ ਦੇ 30 ਹਿੱਸੇ) ਨਾਲ ਸਾਫ ਕੀਤਾ ਜਾ ਸਕਦਾ ਹੈ। ਦੋਵੇਂ ਵਿਕਲਪ 10-15 ਮਿਨਟਾਂ ਲਈ ਠੋਸ ਸਤਹਾਂ ਉੱਤੇ ਛੱਡੇ ਜਾ ਸਕਦੇ ਹਨ। ਕੀਟਾਣੂਰਹਿਤ ਕੀਤੀਆਂ ਸਤਹਾਂ ਨੂੰ ਫਿਰ ਪਾਣੀ ਨਾਲ ਧੋਆ ਜਾਣਾ ਚਾਹੀਦਾ ਜਾਂ ਵਾਇਰਸ ਨਾਲ ਸਾਫ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰਹਿੰਦ-ਖੂੰਹਦ ਨਾਲ ਪਾਲਤੂ ਪਸ਼ੂਆਂ ਲਈ ਕੋਈ ਸਮੱਸਿਆ ਪੈਦਾ ਨਾ ਹੋਵੇ। ਕਿਸੇ ਸੰਭਾਵੀ ਦੂਸ਼ਿਤ ਨਰਮ ਸਮੱਗਰੀ ਨੂੰ ਸਿੱਟ ਦੇਣਾ ਚਾਹੀਦਾ ਹੈ। ਘਾਹ ਅਤੇ ਮਿੱਟੀ ਨੂੰ ਲੋੜੀਂਦੇ ਤੌਰ 'ਤੇ ਸਾਫ ਕਰਨਾ ਅਸੰਭਵ ਹੈ।

ਇਲਾਜ



ਪੜਾਅ 1

ਜਾਨਵਰਾਂ ਦੇ ਡਾਕਟਰ ਦੀ ਮਦਦ ਲਵੋ



ਪੜਾਅ 2

ਸਤਹਾਂ ਉੱਤੇ ਬਲੀਚ ਲਾ ਕੇ ਰਗੜੋ

ਰੋਕਥਾਮ



ਪੜਾਅ 1

ਟੀਕਾ ਲਗਾਵਾਓ



ਪੜਾਅ 2

ਆਪਣੇ ਕੁੱਤੇ ਦੇ ਟੱਟੀ ਕਰਨ ਬਾਅਦ ਉਸਨੂੰ ਚੁੱਕ ਕੇ ਕੁਝੇਦਾਨ ਵਿੱਚ ਸੁੱਟੋ